

VARDHMAN TEXTILES LIMITED

CHANDIGARH ROAD LUDHIANA-141010, PUNJAB

T: +91-161-2228943-48
F: +91-161-2601 048

E: secretarial.lud@vardhman.com

Ref. VTL:SCY:OCT:2025-26

Dated: 24-Oct-2025

BSE Limited,	The National Stock Exchange of India Ltd,
New Trading Ring,	Exchange Plaza, Bandra-Kurla Complex,
Rotunda Building, P.J. Towers,	Bandra (East),
Dalal Street, MUMBAI-400001.	MUMBAI-400 051
Scrip Code: 502986	Scrip Code: VTL

Dear Sir/Madam,

Sub: Newspaper publication of Financial Results for the Quarter / Half-year ended 30th September, 2025.

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter / Half-year ended 30th September, 2025 published in "Desh Sewak" and "Business Standard" on 24th October, 2025.

This is for your information and records.

Thanking you,

FOR VARDHMAN TEXTILES LIMITED

(SANJAY GUPTA)
COMPANY SECRETARY

Kedaara, GA eye 6-7% slice of Balaji Wafers

SHARLEEN D'SOUZA & DEV CHATTERJEE Mumbai, 23 October

Gujarat-based Balaji Wafers is in the final stages of a stake sale, with Kedaara Capital and General Atlantic (GA) leading the race to acquire 6-7 per cent of the company, which is valued at ₹35,000-40,000 crore, according to a source familiar with the matter.

The packaged food major had initially planned to sell up to a 10 per cent stake and had engaged with at least 10 private equity (PE) firms last month, including Abu Dhabi Investment Authority, KKR & Co., Bain & Company, Carlyle, and TPG.

GA declined to comment, while Kedaara did not respond until the time of going to press

The Virani brothers — Chandubhai, Bhikhubhai, and Kanubhai - who founded and control the company, are considering a partial stake sale to fund expansion across India. One source noted that Haldiram's recent deal, which valued the companyat\$10 billion, has set a benchmark in the snacks category, prompting Balaji's promoters to explore a cash-out. Industry executives said that with the recalibration of the goods and services tax effective from September 22, companies are expecting a pickup in their sales revenues.

In March this year, Haldiram raised \$1

A crunchy deal ahead

 Balaji expected to conclude stake sale in the next fortnight, may list in

It had earlier engaged 10 PE firms including ADIA, KKR, Bain, Carlyle, and TPG

Haldiram's \$10 billion deal and GST changes have spurred interest in the snacks sector

Balaji's FY24 revenue was ₹5,453.7 crore, profit ₹578.8 crore; FY25 revenue crossed ₹6,000 crore

billion from International Holding Company, Alpha Wave Global, and Temasek, the Singapore state investment firm, by selling a 10 per cent stake.

The family-run company is also evaluating bringing in professionals to steer its next phase of growth," the source said. A stock-market listing is planned, though likely only in five to six years, the source added.

PE funds, flush with record capital, are eyeing opportunities in India's branded consumer, technology, and healthcare sectors. A US-based investor had earlier said they were actively scouting consumer deals, citing "dry powder" — industry jargon for cash set aside for immediate deployment. "We are engaging with several consumer companies in

India," the investor added. Balaji Wafers, headquartered in Rajkot, produces chips, namkeens, and confectionery under the Balaji brand, with a strong presence in western and central India. It also exports to the UK, the US, and West Asia.

The firm reported net sales of ₹5,453.7 crore in 2023-24, up 10.7 per cent, while profit after tax (PAT) rose 41.4 per cent to ₹578.8 crore, according to Capitaline. A source said revenue crossed ₹6.000 crore in 2024-25.

Its eight-member board includes the Virani brothers, Keyur Virani (son of Bhikhubhai) and director Sameer Chadha, along with independent directors Mihir Virani (son of Bhikhubhai), Mansukhlal Bhanderi, and Pranay Virani (son of Chandubhai), according to Tracxn data.

India's packaged food market was valued at \$121.3 billion in 2024 and is projected to reach \$224.8 billion by 2033, expanding at a compound annual growth rate of 6.5 per cent, according to market

"reimagining" of Norton.

this year," he said.

of global expansion

"Together, we developed

the Resurgence strategy: a new

design direction and brand

identity, to be led by a range of

motorcycles launching later

underscores a firm undertak-

ing to support the brand's long-

term growth, which has already seen the workforce increase by

25 per cent since the start of

2025 in readiness for a new era

"It is a great privilege to work

Meanwhile, Skinner said,

The Resurgence strategy

This comes in the wake of child deaths linked to toxic cough syrups

Mumbai, 23 October The Central Drugs Standard Control Organisation (CDSCO), India's drugs watchdog, has announced a new system to monitor the supply and quality of high-risk solvents in the cough syrups on the heels of the death of at least 24 children due to consumption of syrups contaminated with toxic diethylene

glycol (DEG). Digital Monitoring System on the ONDLS portal to track the supply chain and quality of solvents used in pharmaceutical manufacturing.

All the state and Union Territory drug controllers have



CDSCO launches digital system

to monitor cough syrup quality

CDSCO has launched a been told to ensure that manufacturers of pharmaceuticalgrade solvents, including propylene glycol, glycerin, maltitol, sorbitol, polyethylene glycol, and others, obtain a manufacturing

through the ONDLS portal.

THE PORTAL ALLOWS **REGULATORS TO MONITOR** THE PRODUCTION, SALE, AND DISTRIBUTION OF HIGH-RISK SOLVENTS IN REAL-TIME

existing licences must register on the portal and provide batch-level details, certificates of analysis (CoA), and vendor information. The portal will allow regulators to monitor the production,

Manufacturers holding

sale, and distribution of highrisk solvents in real-time. States and UTs have been asked to enforce these measures rigorously, includ-

manufacture.

bates, and ethyl alcohol. At least 24 children have died after consuming cough syrup contaminated with DEG ing testing solvents before Chhindwara district of monitoring Madhya Pradesh.

Lakshmi Priya. K

compliance during inspec-

tions, and sensitising manu-

production practices. CDSCO

has also provided technical

support contacts for any diffi-

includes glycerin, propylene

glycol, maltitol and its solution,

sorbitol and its solution, hydro-

genated starch hydrolysate,

polyethylene glycol (MW

<1000), diethylene glycol stear-

ates, certain low-molecular-

weight polyethylene glycol

monomethyl ethers, polysor-

The list of high-risk solvents

culties in using the portal.

facturers

about

Lilly, Cipla ink pact to promote tirzepatide in India

Eli Lilly and Cipla on Thursday signed an agreement to distribute and promote tirzepatide in India under a second brand, Yurpeak. The move is intended to expand access to the drug beyond cities where Lilly already has an established presence.

Under the agreement, Cipla will handle distribution and promotion of Yurpeak, while Lilly will continue to manufacture and supply the drug. The price of Yurpeak will be the same as Lilly's existing brand, Mounjaro, which was launched in India in March 2025.

The collaboration is intended to increase access to tirzepatide across urban and semi-urban markets, reaching patients who may have limited access to Lilly's current distribution network.

ANIALI SINGH

Garment Mantra Lifestyle Limited

Registered Office: No.15, Murthy's Plaza, Kariagounder street, Khaderpet, Tirupur - 641601, Tamil Nadu, India

Contact person: Mrs. Lakshmi Priya. K, Company Secretary & Compliance Officer Telephone: +91 422 4333896 | E-mail id: accounts@junctionfabrics.in
Website: www.garmentmantra.com | Corporate Identity Number: L18101TZ2011PLC017586

NOTICE FOR RECORD DATE FOR SECOND AND FINAL CALL

ON PARTLY PAID-UP RIGHTS EQUITY SHARES OF THE COMPANY

The Rights Issue Committee of the Board of Directors of the Company ("the Committee") at its meeting held on Saturday, October 18, 2025, has approved making of the Second and final call on partly paid-up equity shares of ₹ 0.60 per share comprising ₹ 0.50 towards paid-up per share and ₹ 0.10 towards premium), on 39,14,97,795 outstanding partly paid-up equity shares of face value of ₹1 each, issued by the Company on a rights basis, pursuant to the Letter of Offer dated April 09, 2025.

The Committee has fixed Friday, October 31, 2025 as the Record Date for the purpose of ascertaining the holders of partly paid-up equity shares to whom the second call notice would be sent. The intimation of the said Record date has also been disseminated to BSE Limited where the equity shares of the Company are listed. Further details in relation to the First Call and Second & Final call, will be included in the

Second Call notice which will be dispatched to the eligible shareholders in due course. This notice is hereby given in terms of applicable provisions of Companies Act, 2013 and Securities and Exchange Board of India (Listing Obligations and Disclosure Requirements) Regulations, 2015. For Garment Mantra Lifestyle Limited

Date: 23.10.2025 Place : Tirupur Company Secretary and Compliance Officer

TVS reveals Norton superbike's sketch of a young Ratan Tata and working with him was part of the appeal." Both Venu and McGovern collaborated on the

The revival journey of UK's iconic 123-year-old Norton Motorcycles, now part of Chennai-based TVS Motor Company, entered a fresh phase on Thursday with the company revealing the first official

design sketch of its all-new

flagship superbike to be manu-

factured at the company's Soli-

hull headquarters.

SHINE JACOB

Chennai 23 October

The brains behind the new design are Norton's head of design, Simon Skinner, and veteran car designer Gerry McGovern, the chief creative officer and board member for Jaguar Land Rover (JLR).

The company will be revealing an all-new range of motorcycles later this year at EICMA (Esposizione Internazionale Ciclo e Motociclo) in Milan, led by the new superbike and heralding a new design philosophy and a reimagined brand identity.

The creative and brand teams have been advised by

> FROM PAGE 1

HUL Q2 volume

growth flat amid **GST transition**

The focus areas were: to radically segment consumers;

modernise and transform core brands: ensure its marketing and sales force keeps transforming and making them future-fit so that brands have a high discovery online and in future-fit channels; and to invest in and scale high-growth spaces. Talking about demand witnessed in the quarter, Ritesh Tiwari, executive director-finance & information technology (IT), and chief financial officer at HUL, said that at a moving annual total level, demand growth trends remain stable across urban and rural. On the short-term impact of GST transition witnessed in the quarter, Tiwari said: "These (GST rate) changes led to transitory disruption across channels as trade partners postponed orders to clear existing inventories. Additionally, consumers delayed pantry replenishment in expectation of lower sales prices. These factors, coupled with pricing volatility arising from multiple prices in the

market, resulted in a short-

term impact on sales during

the quarter." He, however,

said that the firm expects the GTS transition to normalise

from November onwards. Talking about impact of GST

2.0, Tiwari said these reforms are expected to enhance affordability, boost disposable

income, uplift consumer sentiment, and unlock opportun-

ities for premiumisation

ward, with commodity prices

remaining stable, the firm

expects low single-digit price

growth, and anticipates the

second half of the financial

year to be better than first half.

More on business-

standard.com

across categories. Moving for-



The brains behind the new design are veteran car designer Gerry McGovern (left) and Norton's head of design, Simon Skinner (right)

Resurgence programme, which underpins the future of Norton. Commenting on his advis-

ory role to Norton, McGovern said, "Modernity, innovation and luxury are not terms you immediately think of when considering classic motorcycle brands. Motorcycles and cars are different, vet they share fundamental values. Chief among them is the ability to stir emo-

guages differ, both can become objects of desire. They also share essential principles of proportion, stance, and drama.

He added, "Norton's rich British heritage, something I'm deeply familiar with in the brands I creatively oversee, made the opportunity even more compelling. What I admire about TVS Chairman Sudarshan Venu is his vision-

with Professor Gerry McGovern. It's given me and the team here at Norton the opportunity to really take a fresh look at our brand and products. What we've designed, and what has

been meticulously developed across the company's engineering team, is a range of motorcycles that I'm sure is going to both surprise and McGovern throughout the tion. Though their design lan- ary mindset. He reminds me delight the world."

Vardhmān VARDHMAN TEXTILES LIMITED

Dalivering Excellence, Since 1965. Regd. Office: Chandigarh Road, Ludhiana-141 010. Tel. No. 91-161-2228943-48, Fax No.: 91-161- 2601048,

Consolidated Unaudited Financial Results for the quarter and half year ended September 30, 2025

Website: www.vardhman.com, Email: secretarial.lud@vardhman.com

							(Ru. in Crore
8r. No.	Particulare	Quarter Ended Sept 30, 2025 Unaudited	Quarter Ended June 30, 2025 Unaudited	Quarter Ended Sept 30, 2024 Unaudited	Half Year Ended Sept 30, 2025 Unaudited	Haif Year Ended Sept 30, 2024 Unaudited	Year Ended March 31, 2025 Audited
1	Total Income from Operations	2,516.88	2,455.96	2,583.99	4,972.84	4,958.60	10,120.84
2	Net Profit/(Loss) for the period	236.52	264.05	279.26	500.57	578.53	1,120.51
	(before Tax, Non controlling interest						
	and Share of Profit/(Loss) of						
	Associates and Exceptional items)						
3	Net Profit/(Loss) for the period	236.52	264.05	279.26	500.57	578.53	1,120.51
	before tax, Non controlling interest						
	and Share of Profit/(Loss) of						
	Associates (after Exceptional items)						
4	Net Profit/(Loss) for the period after	187.03	207.17	196.84	394.20	435.35	883.27
	tax, Non controlling interest and						
	Share of Profit/(Loss) of Associates						
	(after Exceptional items)	,					
5	Total Comprehensive Income/	188.74	207.15	196.84	395.89	435.37	884.13
	(Expenditure) for the period						
	[Comprising Profit/(Loss) for the						
	period (after tax) and Other						
	Comprehensive Income/						
	(Expenditure) (after tax)]						
6	Paid-up Equity Share Capital	56.91	56.91	56.90	56.91	56.90	56.90
7	Reserves (excluding Revaluation	10,098.43	10,050.23	9,368.66	10,098.43	9,368.66	9,839.12
	Reserve & Non controlling interest)						
8	Earnings Per Share (in Rs.)						
	(not annualized):						
	(a) Basic	6.57	7.28	6.92	13.85	15.30	31.05
	(b) Diluted	6.57	7.28	6.92	13.85	15.30	31.05

NOTES: The above is an extract of the detailed format of quarterly and half yearly financial results filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full format of the quarterly and half yearly financial results are available on the Stock Exchanges we www.bseindia.com.and.www.nseindia.com.and.also.on.website.of.the.company.www.vardhman.com. The Financial Results have been prepared in accordance with the Indian Accounting Standards (IND AS) as prescribed under Section 133 of the Companies Act, 2013 read with relevant rules issued thereunder.


Financial results of Vardhman Textiles Limited (Standalone Info Sept 30. June 30. Sept 30 Sept 30, March 31. Total income from operations 2,468.13 2,414.07 2,564.88 4,882.20 4,899.95 9,954.68 Profit before tax 249.25 308.60 515.30 603.73 1,149.69 266.05 201.62 879.07 Net Profit after tax 189.39 219.64 391.01 446.54 Total Comprehensive Income 191.11 201.62 219.64 392.73 446.54 880.05

(Expenditure) The aforementioned Financial Results alongwith the Limited Review Report of the Statutory Auditors thereon can be accessed by scanning the Quick Response Code given below

Place : Ludhiana Dated: October 23, 2025



For Vardhman Textiles Limited S.P. Oswal Chairman & Managing Director



PRIVATE POOL VILLAS

ENGAGING ACTIVITIES

ACCESS TO PRIVATE BEACH

Kappil Beach, Bekal, Kerala, 671319, India Call +91 467 230 2000 | bekal.kerala@tajhotels.com

टेम मेह्र्ट /DESH SEWAK ਗੁੱਡ ਮੌਰਨਿੰਗ ਕਲੱਬ ਦੇ ਵਾਤਾਵਰਣ ਸੰਭਾਲ ਸਬੰਧੀ ਉਪਰਾਲੇ ਪ੍ਰਸ਼ੰਸਾਯੋਗ : ਸਪੀਕਰ ਸੰਧਵਾਂ | ਸਾਈਬਰ ਪੁਲਿਸ ਗੁਰਦਾਸਪੁਰ ਵੱਲੋਂ ਜਾਗਰੂਕਤਾ ਸੈਮੀਨਾਰ |

ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਲਾਏ ਵੱਖ-ਵੱਖ ਕਿਸਮ ਦੇ ਬੁਟੇ

ਰੋਮੀ ਕਪੁਰ, ਸੁਰਿੰਦਰ ਦਮਦਮੀ, ਰਿੰਕੂ ਮਲਹੋਤਰਾ, ਬਲਜੀਤ ਖੀਵਾ, ਰਾਜ ਥਾਪਰ ਕੋਟਕਪੂਰਾ/23 ਅਕਤੂਬਰ : 'ਗੁੱਡ ਮੌਰਨਿੰਗ ਵੈਲਫੇਅਰ ਕਲੱਬ' ਵੱਲੋਂ

ਵਾਤਾਵਰਣ ਦੀ ਸੰਭਾਲ ਅਤੇ ਲਗਾਤਾਰ ਬੂਟੇ ਲਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਸਥਾਨਕ ਦੇਵੀਵਾਲਾ/ਮੋਗਾ ਸੜਕ 'ਤੇ

ਸਥਿੱਤ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵੱਖ-ਵੱਖ ਕਿਸਮ ਦੇ 100 ਫਲਦਾਰ, ਛਾਂਦਾਰ ਅਤੇ ਵਿਰਾਸਤੀ ਬੂਟੇ ਲਾਏ ਗਏ। ਬਟੇ ਲਾਉਣ ਵਾਲੀ ਮਹਿੰਮ ਦੇ ਪੋਜੈਕਟ ਇੰਚਾਰਜ ਲੈਕਚਰਾਰ ਵਿਨੋਦ ਧਵਨ ਮਤਾਬਿਕ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੁਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਪਲੀਤ ਹੋ ਰਹੇ ਵਾਤਾਵਰਣ ਦੀ ਸਮੱਸਿਆ ਬਹੁਤ ਵੱਡੀ ਚੁਣੌਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀ ਨਵੀਂ ਪੀੜੀ

ਲੰਬੀ/ਮਲੌਟ/23 ਅਕਤੂਬਰ: ਝੋਨੇ ਦੀ

ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ

ਪੰਜਾਬ ਐਗਰੀਕਲਚਰਲ ਯਨੀਵਰਸਿਟੀ

ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ

ਮੁਕਤਸਰ ਸਾਹਿਬ ਵੱਲੋਂ ਅੱਜ ਖੇਤੀਬਾੜੀ

ਅਤੇ ਕਿਸਾਨ ਭਲਾਈ ਵਿਭਾਗ ਪੰਜਾਬ,

ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ

ਨਾਲ ਪਿੰਡ ਖਿਓਵਾਲੀ ਵਿਖੇ ਬਲਾਕ

ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ

ਕੀਤਾ ਗਿਆ, ਜਿਸ ਵਿੱਚ ਲੰਬੀ ਬਲਾਕ

ਦੇ ਵੱਖ-ਵੱਖ ਪਿੰਡਾਂ ਤੋਂ ਸੁਝਵਾਨ

ਕਿਸਾਨ ਵੀਰਾਂ ਨੇ ਵੱਡੀ ਗਿਣਤੀ ਵਿੱਚ

ਭਾਗ ਲਿਆ। ਇਸ ਕੈਂਪ ਦੌਰਾਨ

ਡਾ.ਕਰਮਜੀਤ ਸ਼ਰਮਾ, ਐਸੋਸੀਏਟ

ਦਾ ਭਵਿੱਖ ਸੁਰੱਖਿਅਤ ਨਹੀਂ।ਸਪੀਕਰ ਸੰਧਵਾਂ ਨੇ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਸਮੇਤ ਸਮੁੱਚੇ ਸਟਾਫ ਨਾਲ ਇਕ ਬੂਟਾ ਲਾਇਆ ਅਤੇ ਫਿਰ ਕਲੱਬ ਦੇ ਮੈਂਬਰਾਂ ਤੋਂ ਇਲਾਵਾ



ਵੱਖ ਵੱਖ ਸ਼ਖਸ਼ੀਅਤਾਂ ਨਾਲ ਵੱਖ ਵੱਖ ਕਿਸਮ ਦੇ ਬਟੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਵਾਰ ਪੰਜਾਬ ਵਿੱਚ ਕਿਸਾਨਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਫਿਰ ਵੀ ਦਿੱਲੀ ਦੀ ਸਰਕਾਰ ਉੱਥੇਂ ਦੇ ਪਦਸ਼ਣ ਦਾ ਦੋਸ਼ ਆਪਣੇ ਨਾਲ ਲੱਗਦੇ ਰਾਜਾਂ ਦੀ ਬਜਾਏ ਪੰਜਾਬ ਸਿਰ ਮੜ ਰਹੀ ਹੈ। ਗੌਰਮਿੰਟ ਪੌਲੀਟੈਕਨਿਕ ਕਾਲਜ ਦੇ ਪ੍ਰਿਸੀਪਲ ਸਰੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਗੁੱਡ ਮੌਰਨਿੰਗ ਕਲੱਬ ਨੇ 27 ਜੁਲਾਈ ਨੂੰ ਇੱਥੇ ਵੱਖ ਵੱਖ ਕਿਸਮ ਦੇ 100

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲ਼ੀ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ

ਡਾਇਰੈਕਟਰ (ਟਰੇਨਿੰਗ), ਕ੍ਰਿਸ਼ੀ

ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ

ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ

ਪ੍ਰਭਾਵਾਂ ਬਾਰੇ ਚਾਨਣਾ ਪਾਉਂਦੇ ਹੋਏ

ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਵੱਖ-ਵੱਖ

ਢੰਗ ਤਰੀਕਿਆਂ ਬਾਰੇ ਕਿਸਾਨਾਂ ਨਾਲ

ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ

ਉਹਨਾਂ ਨੇ ਪਰਾਲੀ ਦੀ ਸਾਂਭ ਸੰਭਾਲ

ਲਈ ਕੇ.ਵੀ.ਕੇ.ਸ਼ੀ ਮੁਕਤਸਰ ਸਾਹਿਬ

ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ

ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ।

ਇਸ ਕੈਂਪ ਦੌਰਾਨ ਡਾ. ਵਿਵੇਕ ਕੁਮਾਰ,

ਸਹਾਇਕ ਪੋਫ਼ੈਸਰ (ਫਸਲ ਵਿਗਿਆਨ)

ਨੇ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ

ਸਫ਼ਲ ਕਾਸ਼ਤ ਬਾਰੇ ਵਿਸਥਾਰ ਪੂਰਵਕ

ਚਾਰ ਫੁੱਟ ਹੋ ਚੁੱਕੇ ਹਨ, ਸਟਾਫ ਵਲੋਂ ਉਹਨਾ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਅੱਜ ਲਾਏ ਗਏ

ਬਟਿਆਂ ਦੀ ਵੀ ਸਟਾਫ ਵੱਲੋਂ ਧਿਆਨ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ।ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਅਤੇ ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪੇਮ ਮੈਣੀ ਨੇ

ਦੱਸਿਆ ਕਿ ਗੱਡ ਮੌਰਨਿੰਗ ਕਲੱਬ ਵਲੋਂ ਪਿਛਲੇ ਸਾਲ ਲਾਏ ਗਏ 11 ਹਜਾਰ ਵੱਖ-ਵੱਖ ਕਿਸਮ ਦੇ ਬਟਿਆਂ ਦੀ ਬਕਾਇਦਾ ਸੰਭਾਲ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਐਸ ਐਸ ਬਰਾੜ, ਸੰਜੀਵ ਰਾਏ ਮਿੰਟਾ ਸ਼ਰਮਾ, ਜਸਕਰਨ ਸਿੰਘ ਭੱਟੀ, ਓਮ ਪਕਾਸ਼ ਗਪਤਾ, ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਪਰਮਜੀਤ ਸਿੰਘ ਪੰਮਾ ਮੱਕੜ, ਗੁਰਮੀਤ ਸਿੰਘ ਮੀਤਾ, ਰੋਮਾ ਬਰਾੜ, ਜਗਸੀਰ ਸਿੰਘ ਖਾਰਾ, ਸਰਨ ਕੁਮਾਰ ਆਦਿ ਸਮੇਤ ਹੋਰ ਵੀ ਅਨੇਕਾਂ ਪਤਵੰਤੇ, ਉੱਘੀਆਂ ਸ਼ਖਸ਼ੀਅਤਾਂ ਅਤੇ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।



ਗੁਰਦਾਸਪੁਰ/23 ਅਕਤੂਬਰ : ਸ੍ਰੀ ਆਦਿਤਿਆ,ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਈਬਰ ਪਲਿਸ ਗੁਰਦਾਸਪੁਰ ਵੱਲੋਂ ਇੱਕ ਜਾਗਰੁਕਤਾ ਸੈਮੀਨਾਰ ਮਾਤਾ ਗਜ਼ਰੀ ਇੰਟਰਨੈਸ਼ਨਲ ਸਕੂਲ ਅਮੀਪੁਰ ਵਿਖੇ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਤੇ ਸਮਹ ਸਟਾਫ ਨੂੰ ਸ਼ਾਮਿਲ ਕਰਕੇ ਸਾਈਬਰ ਕਾਰੀਮ ਬਾਰੇ ਜਾਣਕਾਰੀ ਦਿੱਤੀ ਗਈ। ਇੰਸਪੈਕਟਰ ਅਮਨਪੀਤ ਕੌਰ ਔਲਖ ਐਸ.ਐਚ ?.ਓ ਸਾਈਬਰ ਕ੍ਰਾਈਮ ਵਲੋਂ ਦੱਸਿਆ ਗਿਆ ਕਿ ਕਿਵੇਂ ਅਸ਼ੀ ਸਾਈਬਰ ਕਾਰੀਮ ਦਾ ਸ਼ਿਕਾਰ ਬਣਦੇ ਹਾਂ। ਇਸ ਤੋਂ

ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਤੇ ਮੋਬਾਈਲ ਫੋਨ ਦੀ ਵਰਤੋਂ ਸੰਜਮ ਨਾਲ ਕਰਨ ਬਾਰੇ ਦੱਸਿਆ ਗਿਆ। ਏ.ਐਸ.ਆਈ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਟੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਗੁੱਡ ਸਮਾਟੀਅਨ ਸਕੀਮ ਬਾਰੇ ਜਾਗਰੂਕ ਕੀਤਾ ਤੇ ਹੈਲਪ ਲਾਈਨ ਨੰਬਰ 112, 1033, 1930 ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਇੰਸਪੈਕਟਰ ਅਮਨਪ੍ਰੀਤ ਕੌਰ, ਏ ਐਸ ਆਈ ਹੀਰਾ ਸਿੰਘ, ਅਮਨਦੀਪ ਸਿੰਘ ਚੈਅਰਮੈਨ ਕੁਲਜੀਤ ਸਿੰਘ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਨੇ ਹਿੱਸਾ ਲਿਆ।

ਵਿਕਾਸ ਕਾਰਜਾਂ ਦੀ ਸਮੀਖਿਆ ਕਰਕੇ ਵਿਭਾਗਾਂ ਨੂੰ ਸਮਾਂਬੱਧ ਢੰਗ ਨਾਲ ਕੰਮ ਕਰਨ ਦ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ 'ਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ

ਹੁਸ਼ਿਆਰਪੁਰ/23 ਅਕਤੂਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਨੇ ਅੱਜ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਾਰੇ ਯੋਗ ਵਿਅਕਤੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਅਤੇ ਕੰਮਾਂ ਵਿਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਵਿਭਾਗ ਮੁਖੀਆਂ ਤੋਂ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੌਰਾਨ 'ਐਨਕਾਰਡ' ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹੇ ਵਿਚ ਨਸ਼ੇ ਦੇ ਖ਼ਾਤਮੇ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ

CMYB

ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਸਮਾਜ ਵਿਚ ਫ਼ੈਲੇ ਇਸ ਜ਼ਹਿਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਵਿਭਾਗ, ਸਿਹਤ, ਡਰੱਗ ਕੰਟਰੋਲਰ, ਆਬਕਾਰੀ ਅਤੇ ਕਰ, ਪਲਿਸ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਆਪਣੇ ਪੱਧਰ 'ਤੇ ਨਸ਼ਿਆਂ ਦੀ ਦਰਵਰਤੋਂ ਨੂੰ ਰੋਕਣ ਲਈ ਹਰ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲੈਕ ਸਪਾਟਾਂ ਦੀ ਪਛਾਣ

ਉਨ੍ਹਾਂ ਸਕੂਲ ਸਿੱਖਿਆ

ਵਾਹਨ ਨੀਤੀ ਦੇ ਤਹਿਤ ਸਤੰਬਰ ਮਹੀਨੇ ਵਿਚ 157 ਸਕੂਲ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 15 ਚਲਾਨ ਕੀਤੇ ਗਏ। ਇਸੇ

ਤਰ੍ਹਾਂ ਪੁਲਿਸ ਵਿਭਾਗ ਨੇ ਇਕ ਇਨਫੋਰਸਮੈਂਟ ਮੁਹਿੰਮ ਦੇ ਹਿੱਸੇ ਵਜੋਂ ਸਤੰਬਰ ਵਿਚ 5,330 ਚਲਾਨ ਜਾਰੀ ਕੀਤੇ, ਜਿਸ ਵਿਚ 444 ਮੌਕੇ 'ਤੇ ਜ਼ੁਰਮਾਨੇ ਸ਼ਾਮਿਲ ਹਨ ਅਤੇ ਕੁੱਲ 2,26,500 ਰੁਪਏ ਜ਼ੁਰਮਾਨਾ ਵਸੁਲਿਆ ਗਿਆ। ਇਸ ਤੋਂ ਬਾਅਦ

ਉਨ੍ਹਾਂ ਸੈਨਿਕ ਭਲਾਈ ਵਿਭਾਗ, ਜੀ.ਐਸ.ਟੀ, ਆਬਕਾਰੀ, ਜ਼ਿਲ੍ਹਾ ਵਾਤਾਵਰਨ ਕਮੇਟੀ, ਯੂ:ਈ.ਆਈ.ਪੀ, ਸਵੱਛ ਭਾਰਤ ਮੁਹਿੰਮ ਸ਼ਹਿਰੀ, ਠੋਸ ਅਤੇ ਤਰਲ ਰਹਿੰਦ-ਖੁੰਹਦ ਪ੍ਰਬੰਧਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਕਰਨ ਅਤੇ ਸੁਰੱਖਿਆ ਉਪਾਅ ਕਰਨ (ਸ਼ਹਿਰੀ) ਦੇ ਕੰਮਾਂ ਦੀ ਵੀ ਸਮੀਖਿਆ ਕੀਤੀ। ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਰਾਹਗੀਰ ਹਾਦਸੇ ਦਾ ਸ਼ਿਕਾਰ ਨਾ ਹੋਵੇ। ਇਸ ਦੌਰਾਨ ਟਰਾਂਸਪੋਰਟ ਗੁਣਵੱਤਾ ਅਤੇ ਸਮਾਂਬੱਧਤਾ ਨੂੰ ਯਕੀਨੀ ਵਿਭਾਗ ਨੇ ਦੱਸਿਆ ਕਿ ਸੇਫ਼ ਸਕੂਲ ਬਣਾਉਣਾ ਹੈ।

ਵੀ ਪਬੰਧ ਕੀਤਾ ਗਿਆ, ਡੇਰਾ ਪਬੰਧਕਾਂ



ਕੋਟ ਈਸੇ ਖਾਂ/23 ਅਕਤੂਬਰ: ਰਾਧਾ ਸਵਾਮੀ ਡੇਰਾ ਬਿਆਸ ਸਤਸੰਗ ਘਰ ਕੋਟ ਇਸੇ ਖਾਂ ਵਿਖੇ ਅੱਜ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਡੇਰਾ ਬਿਆਸ ਦੀ ਡਾਕਟਰੀ ਟੀਮ ਵੱਲੋਂ ਤਕਰੀਬਨ 150 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ। ਕੈਂਪ

ਦੌਰਾਨ ਮਰੀਜ਼ਾਂ ਦੀ ਆਮ ਸਿਹਤ ਜਾਂਚ. ਬਲੱਡ ਪੈਸ਼ਰ, ਸ਼ਗਰ ਟੈਸਟ ਅਤੇ ਦੰਦਾ ਦੀ ਦੇਖਭਾਲ ਸਬੰਧੀ ਆਦਿ ਚੈੱਕਅਪ ਕੀਤੇ ਗਏ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾਕਟਰਾਂ ਨੇ ਲੋਕਾਂ ਨੂੰ ਸਿਹਤ ਸਬੰਧੀ ਜਾਗਰਕਤਾ ਲਈ ਸਲਾਹਾਂ ਵੀ ਦਿੱਤੀਆਂ, ਤਾਂ ਜੋ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਿਹਤਮੰਦ ਰਹਿ ਸਕਣ।

ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਲਗਾਏ ਜਾਣਗੇ, ਤਾਂ ਜੋ ਪਿੰਡ ਅਤੇ ਸ਼ਹਿਰ ਵਾਸੀਆਂ ਨੂੰ ਸਿਹਤ ਸਹੂਲਤਾਂ ਮਿਲ ਸਕਣ। ਇਹ ਸਿਹਤ ਕੈਂਪ ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਬਲਕਿ ਸੰਗਤ ਨੂੰ ਸਿਹਤ ਪ੍ਤੀ ਜਾਗਰਕ ਕਰਨ ਅਤੇ ਸਮਾਜ ਵਿੱਚ ਚੰਗੇ ਜੀਵਨ ਮੁੱਲਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਡੇਰਾ ਪਬੰਧਕਾਂ ਅਤੇ ਡਾਕਟਰਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ ਅਤੇ ਇਸਦੀ ਸੰਭਾਲ ਹਰ ਵਿਅਕਤੀ ਦੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਰਾਧਾ ਸਵਾਮੀ ਕਮੇਟੀ ਦੇ ਮੈਂਬਰ ਅਤੇ ਚੈਕ ਅਪ ਕਰਨ ਵਾਲੀ ਡਾਕਟਰਾਂ ਦੀ ਟੀਮ

ਨਹੀਂ ਆਉਣੀ ਚਾਹੀਦੀ।

ਇਸਦੇ ਨਾਲ ਹੀ ਉਹਨਾਂ

ਕਿਸਾਨਾਂ ਨੂੰ ਵੀ ਅਪੀਲ

ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ

ਨਾਗੀ, ਸੁਰਿੰਦਰ ਖੀਵਾ, ਹਰੀ ਬਿਲਾਸ ਹੀਉਂ

ਬੰਗਾ/23 ਅਕਤੂਬਰ ਸੀਪੀਆਈ(ਐਮ) ਵਰਕਰ ਤੇ ਉੱਘੇ ਪੱਤਰਕਾਰ ਦਵਿੰਦਰ ਹੀਉਂ ਅਤੇ

ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ (ਕਾਮਰੇਡ ਅਵਤਾਰ ਕੌਰ ਹੀਉਂ ਦੀ ਮਾਤਾ) ਜਰਨੈਲ ਕੌਰ (83 ਸਾਲ) ਵਾਸੀ ਅਕਾਲ ਗੜ੍ਹ (ਫਗਵਾੜਾ) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੱਤਰਾਂ ਦੇ

ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ। ਇਸ ਮੌਕੇ ਤੇ ਸੀ ਪੀ ਆਈ ਐਮ ਦੇ ਸੂਬਾਈ ਆਗੂ ਕਾਮਰੇਡ ਰਾਮ ਸਿੰਘ ਨੁਰਪੂਰੀ, ਬਲਵੀਰ ਸਿੰਘ ਜਾਡਲਾ, ਮਹਾਂ ਸਿੰਘ ਰੋੜੀ,ਦਰਸਨ ਸਿੰਘ ਮੱਟੂ, ਚਰਨਜੀਤ ਦੌਲਤਪੁਰ, ਕੁਲਦੀਪ ਝਿੰਗੜ, ਜੋਗਿੰਦਰ ਲੜੋਆ, ਰੂਸ਼ਨ ਸਿੰਘ ਮਾਂਗਟ, ਸੁੱਖਵਿੰਦਰ ਬਲਵਿੰਦਰ ਹੀਉਂ, ਰਾਜ ਹੀਉਂ, ਇਟਲੀ ਤੋਂ ਨਰਿੰਦਰ ਗੋਸਲ, ਰਵਿੰਦਰ ਰਾਣਾ, ਰਾਜ ਸਰਹਾਲੀ, ਬਲਰਾਜ ਬੀਕਾ, ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਯੂਕੇ ਤੋਂ ਸਾਥੀ ਹਰਸੇਵ ਬੈਂਸ, ਰਜਿੰਦਰ ਬੈਂਸ, ਮੁੱਖਣ ਸੰਧੂ, ਕਨੇਡਾ ਤੋਂ ਸੁਰਿੰਦਰ ਸੰਘਾ, ਬਹਾਦਰ ਮੱਲ੍ਹੀ, ਹਰਦੇਵ ਸਿੰਘ,

ਅਮਰੀਕਾ ਤੋਂ ਬਲਦੇਵ ਮੇਹਲੀ, ਨਿਰਮਲ ਸਿੰਘ ਪਠਲਾਵਾ, ਰਾਮਲਾਲ ਪਾਲ, ਪਰਮਜੀਤ ਬੰਗਾ, ਮੁੱਖਣ ਗੋਬਿੰਦਪੁਰ, ਜਪਾਨ ਤੋਂ ਰਪਿੰਦਰ ਯੋਧਾਂ, ਬੈਲਜੀਅਮ ਤੋਂ ਦਵਿੰਦਰ ਯੋਧਾਂ, ਨਿਊਜ਼ੀਲੈਂਡ ਤੋਂ ਮਾਸਟਰ

ਜਰਨੈਲ ਰਾਹੋਂ, ਪ੍ਰਿੰਸਪਾਲ ਬੰਗਾ, ਪੱਤਰਕਾਰ ਭਾਈਚਾਰੇ ਵਲੋਂ ਜਸਵੀਰ ਨੁਰਪੁਰ, ਨਰਿੰਦਰ ਮਾਹੀ, ਸਰਜੀਤ ਮਜਾਰੀ, ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਦੇ ਸਮੂਹ ਸਾਥੀਆਂ ਵਲੋਂ ਸਾਥੀ ਦਵਿੰਦਰ ਹੀਉਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹੋਇਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਸਰਿੰਦਰ ਦਮਦਮੀ

ਮੰਡੀ ਵਿੱਚੋਂ ਚੁੱਕਣ ਦੀ ਕੋਈ ਮੁਸ਼ਕਿਲ

ਕੀਤੀ ਕਿ ਉਹ ਸੁੱਕਾ ਝੋਨਾ ਹੀ ਲੈ ਕੇ ਮੰਡੀ ਵਿੱਚ ਆਉਣ ਅਤੇ ਹਰੀ ਫਸਲ ਨੂੰ ਜਲਦੀ ਨਾ ਵੱਢਿਆ ਜਾਵੇ। ਇਸ ਮੌਕੇ ਉਹਨਾਂ ਨਾਲ ਗੁਰਪਰੀਤ ਸਿੰਘ ਵੇਅਰ ਹਾਊਸ ਇੰਸਪੈਕਟਰ, ਗੁਰਸੇਵਕ ਸਿੰਘ ਪਨਗਰੇਨ ਇੰਸਪੈਕਟਰ, ਗਗਨਦੀਪ ਸਿੰਘ ਮਾਰਕਿਟ ਕਮੇਟੀ ਨਾਲ ਬੋਲੀ ਲਗਾਈ ਗਈ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਰੇਸ਼ਮ ਸਿੰਘ ਜੈਲਦਾਰ, ਗੁਰਤੇਜ ਸਿੰਘ

ਜੀਐਸਟੀ ਦਰਾ ਘਟਣ ਦਾ ਲਾਭ ਲੋਕਾਂ ਤੱਕ ਪਹੁੰਚਣਾ ਜ਼ਰੂਗ : ਗੁਰਪ੍ਰੀਤ ਸਿਘ ਮਲੂਕਾ

ਭਗਤਾ ਭਾਈਕਾ/23 ਅਕਤੂਬਰ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਪੰਜਾਬ ਸਰਕਾਰ 'ਤੇ ਇਹ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕੇਂਦਰ ਵੱਲੋਂ ਘਟਾਈਆਂ

ਗਈਆਂ ਜੀ.ਐਸ.ਟੀ. ਦਰਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਾ ਰਹੀ। ਉਨ੍ਹਾਂ ਕਿਹਾ ਕਿ ਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ "ਸਭਕਾ ਸਾਥ, ਸਭਕਾ ਵਿਕਾਸ 'ਦੇ ਸਿਧਾਂਤ 'ਤੇ ਚੱਲ ਰਹੀ ਹੈ ਅਤੇ ਆਮ ਲੋਕਾਂ ਨਾਲ ਜੁੜੇ ਹਰ ਮਸਲੇ 'ਤੇ ਰੀਭੀਰ ਹੈ। ਕੇਂਦਰ ਸਰਕਾਰ ਨੇ ਕਿਸਾਨੀ ਅਤੇ ਡੇਅਰੀ ਉਤਪਾਦਾਂ 'ਤੇ ਜੀ.ਐਸ.ਟੀ. ਦੀਆਂ ਦਰਾਂ ਘਟਾ ਕੇ ਇਤਿਹਾਸਕ ਕਦਮ ਚੁੱਕਿਆ ਸੀ, ਜਿਸ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲਣਾ ਚਾਹੀਦਾ ਸੀ।ਮਲੂਕਾ ਨੇ ਕਿਹਾ ਕਿ ਜਦੋਂ ਭਾਰਤ ਦੀ ਵੱਡੀ ਡੇਅਰੀ

ਕੰਪਨੀ ਅਮੁੱਲ ਨੇ ਜੀ. ਐਸ. ਟੀ. ਦਰਾਂ ਘੱਟ ਹੋਣ ਤੋਂ ਬਾਅਦ ਆਪਣੇ ਉਤਪਾਦ ਸਸਤੇ ਕਰ ਦਿੱਤੇ ਹਨ, ਤਾਂ ਪੰਜਾਬ ਸਰਕਾਰ ਦੇ ਅਧੀਨ ਆਉਣ ਵਾਲੇ ਵੇਰਕਾ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਗਹਤ ਦੇਣੀ ਚਾਹੀਦੀ ਸੀ। ਪਰ ਇਸ ਦੇ ਉਲਟ ਵੇਰਕਾ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦੀ ਥਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਮੁੱਲ ਦਾ ਫੁੱਲ ਕੀਮ ਦੁੱਧ 67 ਰੁਪਏ ਪਤੀ ਕਿੱਲੋਂ ਵਿਕ ਰਿਹਾ ਹੈ, ਜਦਕਿ ਵੇਰਕਾ ਦਾ ਘਰੇਲੂ ਦੁੱਧ 69 ਰੁਪਏ ਪ੍ਰਤੀ ਕਿੱਲੋਂ ਮਿਲ ਰਿਹਾ ਹੈ, ਜੋ ਗੁਜਰਾਤ ਦੀ ਅਮੁੱਲ ਤੋਂ ਵੀ ਮਹਿੰਗਾ ਹੈ। ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ, ਪਰ ਪੰਜਾਬ ਸਰਕਾਰ ਉਨ੍ਹਾਂ ਫ਼ੈਸਲਿਆਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਾ ਰਹੀ। ਇਸ ਮੌਕੇ ਉਨ੍ਹਾਂ ਨਾਲ, ਸਰਕਲ ਮੰਡਲ ਪ੍ਰਧਾਨ ਬਵਲੇਸ਼ ਕੁਮਾਰ ਸਿੰਗਲਾ, ਪੰਮੀ ਅਰੋੜਾ, ਜਗਸੀਰ ਸਿੰਘ ਪੱਪੂ ਗੰਗਾ ਨਗਰੀਆ ਰਜਿੰਦਰ ਕੁਮਾਰ ਰੀਠਾ, ਕੇਵਲ ਕ੍ਰਿਸ਼ਨ ਅਰੋੜਾ, ਰਾਧੇ ਸ਼ਾਮ ਗੋਇਲ, ਮੇਜਰ ਸਿੰਘ ਬਰਾੜ, ਜਸਪ੍ਰੀਤ ਸਿੰਘ ਜੱਸਾ, ਗੁਰਜੀਤ ਸਿੰਘ ਗੋਰਾ, ਦਿਉਣ ਚੰਦਨ ਕਾਂਤ, ਮੋਹਿਤ ਕੋਹਲੀ, ਨੀਰਜ ਸਿੰਗਲਾ, ਬੂਟਾ ਭਾਈਰਪਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।

ਸ਼ਲਰ ਮਾਲਕਾ ਦੀ ਮਨਮਰਜ਼ੀ ਬਰਦਾਸ਼ਤ ਨਹੀਂ ਕੀਤੀ ਜਾਵਗੀ : ਵਿਧਾਇਕ

*'*ਤੇ ਮੰਡੀਆਂ ਦਾ ਦੌਰਾ ਸ਼ਿਕਾਇਤਾਂ ਮਿਲਣ

ਕੇ.ਐਲ. ਮਕਸਰੀ/ਕਲਭਸ਼ਨ ਚਾਵਲਾ



ਸ੍ਰੀ ਮਕਤਸਰ ਸਾਹਿਬ/23 ਅਕਤੂਬਰ :

ਦੀ ਮਿਲ ਰਹੀਆਂ ਸਿ?ਕਾਇਤਾਂ ਦੇ

ਚੱਲਦਿਆਂ ਆਮ ਆਦਮੀ ਪਾਰਟੀ ਦੇ ਸਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਮੁੱਚੀ ਟੀਮ ਨੂੰ

ਨਾਲ ਲੈ ਕੇ ਪਿੰਡ ਬਧਾਈ, ਅਕਾਲਗੜ੍ਹ

ਤੇ ਫੱਤਣਵਾਲਾ ਦੀਆਂ ਮੰਡੀਆਂ ਦਾ ਦੌਰਾ

ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨਾਲ

ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ

ਸਮੱਸਿਆ ਦਾ ਹੱਲ ਕਰਵਾਇਆ ਗਿਆ।

ਇਸ ਦੌਰਾਨ ਮਾਰਕਿਟ ਕਮੇਟੀ ਚੇਅਰਮੈਨ

ਸੁਰਜੀਤ ਸਿੰਘ ਸੰਧੂ ਅਤੇ ਬਰੀਵਾਲਾ

ਮਾਰਕਿਟ ਕਮੇਟੀ ਚੇਅਰਮੈਨ ਰਾਜਿੰਦਰ

ਸਿੰਘ ਬਰਾੜ ਵੀ ਹਾਜ਼ਰ ਸਨ।ਮੰਡੀਆਂ

ਵਿੱਚ ਬੈਠੇ ਕਿਸਾਨਾਂ ਨਾਲ ਗੱਲਬਾਤ

ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ

ਬਿਲਕੁਲ ਸੁੱਕੀ ਤੇ ਸਾਫ ਫਸਲ ਦਾ ਭਾਅ

ਨਹੀਂ ਲੱਗ ਰਿਹਾ ਜਦੋਂ ਭਾਅ ਲੱਗ ਜਾਂਦਾ

ਹੈ ਤਾਂ ਸ਼ੈਲਰ ਮਾਲਕ ਆਪਣੀ ਮਨਮਰਜੀ

ਕਰਦੇ ਹਨ ਅਤੇ ਵੱਟੇ ਦੀ ਝਾਕ ਵਿੱਚ

ਗੱਡੀ ਵਾਪਸ ਮੋੜ ਦਿੰਦੇ ਹਨ ਜਿਸ ਕਰਕੇ

ਉਨ੍ਹਾਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ

ਅੰਮਿਤਸਰ/23 ਅਕਤੂਬਰ: ਅੱਜ ਹਲਕਾ

ਅਜਨਾਲਾ ਦੇ ਹੜ੍ਹ ਪੀੜਤ ਕਿਸਾਨਾਂ 'ਚ

ਪੰਜਾਬ ਸਰਕਾਰ ਵਲੋਂ ਹਾੜੀ ਦੀ ਮੁੱਖ ਫਸਲ

ਕਣਕ ਦੇ ਸੁਧਰੇ ਬੀਜ ਦੀ ਮੁਫਤ ਵੰਡ

ਮੁਹਿੰਮ ਦੀ ਪ੍ਰਕਿਰਿਆ ਦਾ ਆਗਾਜ਼ ਹਲਕਾ

ਵਿਧਾਇਕ ਤੇ ਸਾਬਕਾ ਕੈਬਨਿਟ

ਮੰਤਰੀ ਪੰਜਾਬ ਸ. ਕੁਲਦੀਪ

ਸਿੰਘ ਧਾਲੀਵਾਲ ਨੇ ਕੀਤਾ ਅਤੇ

ਹੜ੍ਹਾਂ ਦੀ ਕਰੋਪੀ ਤੋਂ ਬੁਰੀ ਤਰਾਂ

ਪ੍ਰਭਾਵਿਤ ਪਿੰਡ ਸਿੰਘੋਕੇ-

ਨਿਸੋਕੇ ਵਿਖੇ ਤੇ ਪਿੰਡ ਪੰਡੋਰੀ

ਵਿਖੇ ਕਰਵਾਏ ਸਾਦੇ ਤੇ

ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ

204 ਕਿਸਾਨਾਂ 'ਚ ਕਣਕ ਦੀ ਸੁਧਰੀ

ਡੀ.ਬੀ. ਡਬਲਿਊ. 327 ਕਿਸਮ ਦੇ ਬੀਜ

ਦੇ 795 ਬੈਗਾਂ ਦੀ ਮੁਫਤ ਵੰਡ ਕੀਤੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ

ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ

ਹਲਕਾ ਅਜਨਾਲਾ 'ਚ ਨੁਕਸਾਨੀਆਂ ਝੋਨੇ

ਦੀਆਂ ਫਸਲਾਂ ਤੋਂ ਪ੍ਰਭਾਵਿਤ ਕਿਸਾਨਾਂ 'ਚ

ਪ੍ਰਤੀ ਏਕੜ 20 ਹਜਾਰ ਰੁਪਏ ਮੁਆਵਜਾ

ਦੇਣ ਦੀ ਪੰਜਾਬ ਪੱਧਰੀ ਸ਼ੁਰੂਆਤ ਲਈ

ਅਜਨਾਲਾ ਹਲਕੇ ਨੂੰ ਪਹਿਲ ਦਿੱਤੇ ਜਾਣ

ਤੋਂ ਪ੍ਤੱਖ ਹੈ ਕਿ ਮੁੱਖ ਮੰਤਰੀ ਮਾਨ ਸਿੱਧੇ

ਤੌਰ ਤੇ ਹਲਕਾ ਅਜਨਾਲਾ ਨੂੰ ਪੂਰਾ ਮਾਨ

ਸਤਿਕਾਰ ਦਿੰਦੇ ਹਨ ਅਤੇ ਹੁਣ ਮੁੱਖ ਮੰਤਰੀ

ਪੰਜਾਬ ਮਾਨ ਵਲੋਂ ਹੀ ਦਿਸ਼ਾ ਨਿਰਦੇਸ਼

ਪ੍ਰਾਪਤ ਹੋਏ ਹਨ ਕਿ ਸਭ ਤੋਂ ਪਹਿਲਾਂ

ਜੋਗਿੰਦਰ ਪਾਲ ਸਿੰਘ ਕੁੰਦਰਾ

ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ

ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ

ਜਾਵੇਗੀ ਅਤੇ ਉਨ੍ਹਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ

ਜਲੰਧਰ/ਬਠਿੰਡਾ/23 ਅਕਤੂਬਰ: ਚਾਨੀ

ਐਗਰੋ ਇੰਡਸਟਰੀ ਵੱਲੋਂ ਬਾਬਾ ਵਿਸ਼ਵਕਰਮਾ

0

ਦਿਹਾੜੇ ਨੂੰ ਸਮਰਪਿਤ ਵਰਕਰਾਂ ਨੂੰ

ਸੰਬੋਧਨ ਤੇ ਸਨਮਾਨਿਤ ਕੀਤਾ

ਗਿਆ ਨਸ਼ਿਆਂ ਤੋਂ ਦੂਰ ਰਹਿਣ ਲਈ

ਤੇ ਵਾਤਾਵਰਨ ਨੂੰ ਬਚਾਉਣ ਲਈ

ਉਪਰਾਲੇ ਕਰਨੇ ਚਾਹੀਦੇ ਹਨ ।

ਆਪਣੇ ਵਰਕਰਾਂ ਨੂੰ ਬੰਦੀ ਛੋੜ

ਦਿਵਸ ਅਤੇ ਦਿਵਾਲੀ ਦੀਆਂ ਤੇ ਬਾਬਾ

ਵਿਸ਼ਵਕਰਮਾ ਦਿਹਾੜੇ ਦੀਆਂ ਵਧਾਈਆਂ

ਦਿੱਤੀਆਂ ਹਨ । ਉਨਾਂ ਨੇ ਕਿਸਾਨਾਂ ਨੂੰ

ਦੱਸਿਆ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ

ਕਾਰਨ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ

ਹੋਣ ਵਾਲੇ ਨਕਸਾਨ ਦਾ ਪਤਾ ਹੋਣ ਦੇ

ਬਾਵਜੂਦ ਵੀ ਜਿਆਦਾਤਰ ਕਿਸਾਨਾਂ ਵੱਲੋਂ

ਪੂਰਾਲੀ ਸਾੜਨ ਦਾ ਰਝਾਨ ਲਗਾਤਾਰ ਜਾਰੀ

ਹੈ। ਪ੍ਰੰਤੂ ਕੁਝ ਚੇਤਨ ਕਿਸਾਨ ਅਜਿਹੇ ਵੀ ਹਨ

ਅਜਨਾਲਾ ਹਲਕੇ ਦੇ ਹੜ੍ਹ ਪੀੜਤ ਕਿਸਾਨਾਂ

'ਚ ਕਣਕ ਦੇ ਸੁਧਰੇ ਬੀਜ਼ ਦੀ ਮੁਫਤ ਵੰਡ

ਪ੍ਰਕਿਰਿਆ ਦਾ ਆਗਾਜ਼ ਕੀਤਾ ਜਾਵੇ।ਉਨ੍ਹਾਂ

ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ

ਮਾਨ ਦੀ ਸਰਕਾਰ ਇਸ ਸੰਕਟ ਦੇ ਸਮੇਂ

ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ ਅਤੇ

ਸੰਕਟ ਨੂੰ ਦੂਰ ਕਰਨ ਵਿੱਚ ਕੋਈ ਕਸਰ

ਬਾਕੀ ਨਹੀਂ ਛੱਡ ਰਹੀ। ਜਿਸ ਤਹਿਤ ਪੰਜਾਬ

ਭਰ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਖਰਾਬ

ਹੋਈ 5 ਲੱਖ ਏਕੜ ਫਸਲ ਤੋਂ ਪ੍ਰਭਾਵਿਤ

ਕਿਸਾਨਾਂ 'ਚ 74 ਕਰੋੜ ਰੁਪਏ ਮੁੱਲ ਦਾ 2

ਲੱਖ ਕੁਇੰਟਲ ਸੁਧਰਿਆ ਹੋਇਆ ਕਣਕ

ਬੀਜ ਮੁਫਤ ਮੁਹੱਈਆ ਕਰਵਾਉਣ ਦੀ

ਬਕਾਇਦਾ ਰਸਮੀ ਤੌਰ ਤੇ ਪ੍ਰਕਿ ਰਿਆ

ਅਰੰਭ ਕਰ ਦਿੱਤੀ ਗਈ ਹੈ।ਸ. ਧਾਲੀਵਾਲ

ਨੇ ਕੇਂਦਰੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ

ਕਿਹਾ ਕਿ ਕੇਂਦਰ ਦੇ 3 ਦਰਜਨ ਦੇ ਕਰੀਬ

ਵੱਖ ਵੱਖ ਵਿਭਾਗਾਂ ਦੇ ਕੇਂਦਰੀ ਵਜ਼ੀਰਾਂ

ਸਮੇਤ ਅਧਿਕਾਰੀਆਂ ਦੀਆਂ ਟੀਮਾਂ ਵਲੋਂ ਹੜ੍ਹ

ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਨੁਕਸਾਨੇ

ਝੋਨੇ ਦਾ ਵੀ ਜਾਇਜ਼ਾ ਲਿਆ ਗਿਆ, ਪਰ

ਨਿਰਮਲ ਸਿੰਘ/ਦਸਨਸ

ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਵਿਧਾਇਕ ਕਾਕਾ ਬਰਾੜ ਨੇ ਸ਼ੈਲਰ ਮਾਲਕਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਬਿਲਕੁਲ ਵੀ ਵੱਟੇ ਦੀ ਝਾਕ ਨਾ ਰੱਖਣ ਕਿਉਂਕਿ ਪੁੱਤਾਂ ਵਾਂਗ ਪਾਲੀ ਫਸਲ ਦਾ ਪੂਰਾ ਭਾਅ ਮਿਲਣਾ ਕਿਸਾਨਾਂ ਦਾ ਹੱਕ

ਗੁਰਤੇਜ ਸਿੰਘ ਚਾਨੀ (ਸਿਰੀਏਵਾਲਾ)

ਵੀ ਅਜਿਹੇ ਵਿਲੱਖਣ ਕਿਸਾਨਾਂ ਵਿਚੋਂ

ਇੱਕ ਹੈ। ਉਨ੍ਹਾਂ ਇੰਡਸਟਰੀ ਦਾ

ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ

ਅੱਗ ਲਗਾ ਕੇ ਕਿਸਾਨ ਭਰਾ ਆਪਣੇ

ਪੈਰੀ ਆਪ ਕੁਹਾੜਾ ਮਾਰ ਰਹੇ ਹਨ ਅਤੇ

ਵਧੇਰੇ ਨਮੀ ਵਾਲੇ ਝੋਨੇ ਦੀ

ਸਰਕਾਰੀ ਖਰੀਦ 'ਚ ਕਿਸਾਨਾਂ ਦੀ

ਬੇਲੋੜੀ ਸੰਭਾਵੀ ਖੱਜ਼ਲ ਖਰਾਬੀ ਨੂੰ

ਰੋਕਣ ਲਈ ਖਰੀਦ ਨਿਯਮਾਂ 'ਚ

ਕੋਈ ਢਿੱਲ ਦੇਣ ਸਮੇਤ ਪੰਜਾਬ ਦੇ

ਹੜ੍ਹ ਪੀੜਤ ਖੇਤਰ ਦੇ ਲੋਕਾਂ ਲਈ

ਵਜ਼ੀਰਾਂ

14 ਹਜਾਰ ਕਰੋੜ ਰੁਪਏ ਦੇ ਰਾਹਤ

ਪੈਕੇਜ ਸਮੇਤ ਕੇਂਦਰ ਸਰਕਾਰ ਵੱਲ

ਬਕਾਇਆ 60 ਹਜਾਰ ਕਰੋੜ ਰੁਪਏ

ਦੀ ਹੱਕੀ ਰਾਸ਼ੀ ਨੂੰ ਜਾਰੀ ਕੀਤੇ

ਜਾਣ ਲਈ ਉਠਾਈ ਗਈ ਹੱਕੀ

ਅਵਾਜ਼ ਨੂੰ ਅਣਗੌਲਿਆਂ ਕਰਕੇ

ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ

ਦੇ ਹੜ੍ਹਾਂ ਦੀ ਮਾਰ ਕਾਰਣ ਰਿਸਦੇ

ਮਾਨਸਿਕ, ਸਮਾਜਿਕ, ਆਰਥਿਕ,

ਜਖਮਾਂ ਤੇ ਉਲਟਾ ਲੂਣ ਹੀ

ਛਿੜਕਿਆ ਹੈ। ਇਸ ਮੌਕੇ ਤੇ

ਖੁਸ਼ਪਾਲ ਸਿੰਘ ਧਾਲੀਵਾਲ, ਜਿਲ੍ਹਾ

ਮੁੱਖ ਖੇਤੀਬਾੜੀ ਅਫਸਰ ਡਾ:

ਰੁਕ਼ਸਾਹਿਬ ਸਿੰਘ, ਬਲਾਕ ਅਜਨਾਲਾ

ਖੇਤੀਬਾੜੀ ਅਫਸਰ ਡਾ: ਹਰਭਿੰਦਰ

ਕੋਈ ਵਿਸ਼ੇਸ਼ ਪੈਕੇਜ

ਦਿਵਾਉਣ 'ਚ ਕੇਂਦਰੀ

ਅਧਿਕਾਰੀਆਂ ਦੀ

ਦੌਰਿਆਂ ਦੀ ਕਸਰਤ

ਹੁਣ ਤੱਕ ਫਜ਼ੂਲ ਹੀ

ਸਾਬਿਤ ਹੋਈ ਹੈ।ਸਗੋਂ

ਪੰਜਾਬ ਸਰਕਾਰ ਵਲੋਂ

ਜੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਇਹ ਵਰਤਾਰਾ ਸਾਡੇ ਸੰਭਾਲ ਲਈ ਆਉਣ

ਅੱਗ ਨਹੀਂ ਲਗਾ ਰਹੇ ਅਤੇ ਪੂਰੀ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਸਾਬਤ

ਮਿਹਨਤ ਕਰਕੇ ਹੋਰ ਕਿਸਾਨਾਂ ਨੂੰ ਵੀ ਹੋਵੇਗਾ। ਗੁਰਤੇਜ ਸਿੰਘ ਚਾਨੀ ਸੰਨ 2008 ਤੋਂ

ਸਾਂਭ− ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।

ਚਾਨੀ ਭਰਾਵਾਂ ਵੱਲੋਂ ਅੱਜ ਆਪਣੇ ਖੇਤ ਵਿਚ ਝੋਨੇ

ਦੀ ਕਟਾਈ ਉਪਰੰਤ ਪਰਾਲੀ ਨੂੰ ਬਿਨ੍ਹਾਂ ਅੱਗ

ਲਗਾਏ ਉਕਤ ਮਸ਼ੀਨ ਨਾਲ ਕਣਕ ਦੀ ਸਿੱਧੀ

(ਪਬਲਿਕ ਨੌਟਿਸ) ਰ ਆਮ ਅਤੇ ਖ਼ਾਸ ਵਿਅਕਤੀਆਂ ਨੂੰ ਇਸ ਨੌਟਿਸ਼ ਰਾਹੀਂ ਸੂਚਿ:

ਕੀਤਾ ਜਾਂਦਾ ਹੈ ਕਿ ਨਿਮਨ ਹਸਤਾਖਰ ਦੀ ਅਦਾਲਤ ਵਿੱਚ

ਅਮਰੀਕਾ ਸਿੰਘ ਪੁੱਤਰ ਸੁਰਜਨ ਸਿੰਘ ਪੁੱਤਰ ਸੁੰਦਰ ਸਿੰਘ ਵਾਸ

ਲੇਮਪੁਰ ਜੱਟਾਂ (ਰਕਬਾ 11 ਵਿਘੇ 14 ਵਿਸਵੇ) ਸਬ ਤਹਿਸੀਨ ਅਨੌਰ ਵੱਲੋਂ ਦਰਖਾਸਤ ਤਕਸੀਮ ਕੇਸ ਵਾਕਾ ਮੌਜਾ ਸਲੇਮਪੁਰ ਜੱਟਾਂ ਸਬ ਤਹਿਸੀਲ ਘਨੌਰ ਤਹਿਸੀਲ ਰਾਜਪੁਰਾ ਜ਼ਿਲ੍ਹ

।ਟਿਆਲਾ ਦਾਖ਼ਲ ਹੋਏ ਹਨ। ਹੇਠ ਲਿਖੇ ਵਿਅਕਤੀਆਂ ਨੂੰ ਜੇਕ

ੰੲਸ ਪਤੀ ਕੇਂਈ ਵੀ ਇਤਰਾਜ ਹੈ ਤਾਂ ਨਿਮਨ ਹਸਤਾਖਰ ਦ

ਦਾਲੌਤ ਵਿੱਚ ਅਸਾਲਤਨ ਜਾ ਵਕਾਲਤਨ ਅਖਬਾਰ ਦ ੍ਕਾਸ਼ਿਤ ਮਿਤੀ ਤੋਂ 15 ਦਿਨਾਂ ਦੇ ਅੰਦਰ−2 ਆ ਕੇ ਆਪਣ

ਮੁੱਖ ਰੱਖ ਸਕਦਾ ਹੈ। ਬਾਅਦ ਮਿਆਦ ਗਜ਼ਰਨ ਉਪਰੈਤ ਕਿਸ

ਵੀ ਇਤਰਾਜ 'ਤੇ ਗੌਰ ਨਹੀਂ ਕੀਤੀ ਜਾਵੇਗੀ। 1. ਧੀਰਜ ਸਿੰਘ ਪੁੱਤਰ ਜ਼ੇਰਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, 2. ਸੂਰਜੀਤ ਸਿੰਘ

ਤਰ ਸੁੰਦਰ ਸਿੰਘ ਪੁੱਤਰ ਉਤਮ ਸਿੰਘ, 3. ਸੁੱਚਾ ਸਿੰਘ ਪੁੱਤਰ

ਜ਼ੇਦਰ ਸਿੰਘ ਪੁੱਤਰ ਉਤਮ ਸਿੰਘ, 4. ਪਰਮਜੀਤ ਸਿੰਘ ਪੁੱਤਰ ਬਾਲ ਸਿੰਘ ਪੁੱਤਰ ਸੁੰਦਰ ਸਿੰਘ, 5. ਗੁਰਦੀਪ ਸਿੰਘ ਪੁੱਤਰ ਬਾਲ ਸਿੰਘ ਪੁੱਤਰ ਸੁੰਦਰ ਸਿੰਘ, 6. ਸਮਸੇਰ ਕੌਰ ਪਤਨੀ ਜ਼ੋਗਿੰਦਰ ਸਿੰਘ ਪੁੱਤਰ

ਬਖਸੀਸ ਸਿੰਘ, 7. ਹਾਕਮ ਸਿੰਘ ਪੱਤਰ ਸਰਜਨ ਸਿੰਘ ਪੱਤਰ ਸੁੰਦਰ ਸਿੰਘ ਵਾਸੀਆਨ ਪਿੰਡ ਸਲੇਮਪੁਰ ਜੱਟਾਂ, 8. ਓ.ਬੀ.ਸੀ

ਬਾਂਚ ਚਪੜ ਰਾਹੀਂ ਬਾਂਚ ਮੈਨੇਜ਼ਰ, 9. ਐਸ.ਬੀ.ਆਈ. ਬੈਂਕ

ਬ੍ਰਾਂਚ ਬੂਹਾ ਰਾਹੀਂ ਬ੍ਰਾਂਚ ਮੈਨੇਜ਼ਰ ਸਬ ਤਹਿਸੀਲ ਘਨੌਰ ਤਹਿਸੀਲ

ਸਹਾਇਕ ਕਲੈਕਟਰ ਦਰਜਾ ਅਵੱਲ

ਾਜਪੁਰਾ ਜ਼ਿਲ੍ਹਾ ਪਟਿਆਲਾ।

ਬਿਜਾਈ ਦੀ ਸ਼ੁਰੂਆਤ ਕੀਤੀ ਗਈ। ਬਾ ਅਦਾਲਤ ਸਹਾਇਕ ਕੁਲੈਕਟਰ ਦਰਜ ਅਵੱਲ (ਨਾਇਬ ਤਹਿਸੀਲਦਾਰ), ਘਨੌਰ

ਹੈ। ਇਸ ਮੌਕੇ ਪੇਮਜੀਤ ਸਿੰਘ ਜੋਤੀ ਬਰਾੜ, ਡਾ. ਕੁਲਬੀਰ ਸਿੰਘ, ਦਲਜੀਤ ਧਾਲੀਵਾਲ, ਲਵਲੀ ਸਿੰਘ, ਨੰਬਰਦਾਰ ਨਿਰਮਲ ਸਿੰਘ, ਸਰਪੰਚ ਫੱਤਣਵਾਲਾ ਅਮਰਿੰਦਰ ਸਿੰਘ, ਸਖਪਾਲ ਸਿੰਘ ਪਾਲ ਫੱਤਣਵਾਲਾ, ਨਵਦੀਪ ਸਿੰਘ, ਮੈਂਬਰ ਰਪਿੰਦਰ ਸਿੰਘ, ਸੋਹਣ ਸਿੰਘ ਬਧਾਈ, ਲਵਪੀਤ ਸਿੰਘ ਆਦਿ ਵੱਖ ਵੱਖ ਖਰੀਦ

ਦਾ ਹੱਲ ਜਲਦ ਕਰਨ ਦਾ ਭਰੋਸਾ ਵੀ

ਨਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨਾਂ ਇਸਤਿਹਾ

ਜਲ੍ਹਾ ਸੰਗਰੂਰ।

ਾਨੀਗੜ੍ਹਾ ਜ਼ਿਲ੍ਹਾ ਸੰਗਰੂਰ।

ਨਾਇਬ ਤਾਹਮਾਲਦਾਰ, ਬਾਨਭਾ। ਮਿਸਲ ਨੰਬਰ 78/ਰੀ-2, ਰਜ਼ੂਆ-16.08.2024, ਲੰਬਤ ਮਿਤੀ: 17.11.2025 ਤਕਸੀਮ ਕੇਸ ਜੰਸਪ੍ਰੀਤ ਸਿੰਘ ਬਨਾਮ ਮੇਘ ਰਾਜ ਵਗੈਰਾ ਤੁਸਤੀ ਤਕਸੀਮ ਅਗਜੀ ਤੇਦਾਦੀ 42 ਕਨਾਲ 04 ਮਰਲੂ ਖੇਵ

ਬਠਿਡਾ। ਨੌਟਿਸ ਬਨਾਮ ਮੌਸੂਲਦਿਲਮ ਨੰਬਰ-5. ਹਰਦੇਵ ਸਿੰਘ ਪੁੱਤਰ ਬੱਗਾ ਸਿੰਘ ਪੁੱਤਰ ਚੇਤ ਸਿੰਘ ਐਲ ਆਰਜ, 14. ਸੂਖਪਾਲ ਸਿੰਘ ਪੁੱਤਰ ਬਲਜੀਤ ਸਿੰਘ, 15. ਬਲਵੀਰ ਸਿੰਘ ਪੁੱਤਰ ਲਛਮਣ ਸਿੰਘ, 17. ਗੁਰਵਿੰਦਰ ਕੌਰ ਪਤਨੀ ਗੁਰਦੇਵ ਸਿੰਘ ਪੁੱਤਰ ਜ਼ੀਗੇਂਦਰ ਸਿੰਘ, 18. ਮਨਦੀਪ ਕੌਰ ਪਤਨੀ ਗੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ, . ਐਸ.ਬੀ.ਓ.ਪੀ. (ਹਾਲ ਐਸ.ਬੀ.ਆਈ.) ਬ੍ਰਾਂਚ ਕੋਟਫੱਤ .. ਓਰੀਐਂਟਲ ਬੈਂਕ ਆਫ ਕਾਮਰਸ (ਹਾਲ ਪੰਜਾਬ

ਸਮੂਲਾਇਲਮ..... ਉਪਰੌਕਤ ਅਨੁਵਾਨ ਕੇਸ ਵਿੱਚ ਤਾਰੀਖ ਪੈਸ 17.11.2025 ਸੁਣਵਾਈ ਲਈ ਨਿਯਤ ਹੈ। ਵਕੀਲ ਸਾਇਲਾਨ ਨੂੰ ਜਾਹੂਰ ਕੀਤਾ ਕਿ ਊਕਤ ਮੌਸੂਲਇਲੂਮ ਚੁੰ ਸਾਤਿਆਂ ਨੂੰ ਜਾਹਰ ਕਾਤਾ ਕਿ ਚੂਕਤ ਸੁਨੂੰਗਤਿਆਂ ਵਾਰਸਾਨ ਬਾਰੇ ਅਤੇ ਉਨ੍ਹਾਂ ਦੇ ਅਡਰੰਸ ਬਾਰੇ ਉਨ੍ਹਾਂ ਨੂੰ ਕੋਦ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਦੀ ਤਲਬੀ ਲਈ ਅਖ਼ਬਾਰ ਇਸਤਿਹਾਰ ਪ੍ਰਕਾਸ਼ਿਤ ਕਰਵਾਇਆ ਜਾਵੇਂ। ਲਈ ਲਈ ਇਸ ਇਸਤਿਹਾਰ ਚਾਹੀਂ ਉਕਤ ਮੌਸੂਲਤਿਲਮ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਦਿਨਾਂ ਦੇ ਅੰਦਰ ਅੰਦਰ ਇਸ ਅਦਾਲਤ ਵਿੱਚ ਆਸਲਤਨ ਜਾਂ ਵਕਾਲਤਨ ਹਾਜ਼ਵ ਇਸ ਅਦਾਲਤ ਵਿੱਚ ਆਸਲਤਨ ਜਾਂ ਵਕਾਲਤਨ ਹਾਜ਼ਵ ਕਿ ਕੁਲਾਗਤ ਹੋਈ ਪ੍ਰਤੇ ਹੋਣ ਸ਼ਾਅਲਤ ਹੁਣਾ ਸ਼ਾਅਲ ਗੁਲਤਨ ਕਿ ਕੁਲਾਗਤ ਹੋਈ ਪ੍ਰਤੇ ਹੋਣ ਸ਼ਾਅਲਤ ਹੁਣਾ ਸ਼ਾਅਲ ਗੁਲਤਨ ਾਂਕਰ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਬਾਅਦ ਗੁਜਰ ਅਮਦ ਕੋਈ ਇਤਰਾਜ ਕਾਬਲੇ ਗੌਰ ਨਹੀਂ ਹੋਵੇਗਾ। ਇ ਕੇਸ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਨੋਟਿ

ਨਾਇਬ ਤਹਿਸੀਲਦਾਰ, ਬਠਿੰਡਾ

ਕਮ-ਨਾਇਬ ਤਹਿਸੀਲਦਾਰ, ਘਨੌਰ।

ਦਫ਼ਤਰ : ਸਹਾ : ਇੰਜ:/ਉਪ ਮੰਡਲ ਕਰੇਨਬੇਅ ਮਲੇਰਕੋਟਲਾ ਲਈ 5 ਟਨ ਐਲ.ਸੀ.ਵੀ. ਕੈਂਟਰ ਸਮੇਤ ਡਰਾਇਵਰ ਇਕ ਸਾਲ ਲਈ ਕਿਰਾਏ 'ਤੇ ਲੈਣ ਸਬੰਧੀ

ਟੈਂਡਰ ਵੇਚਣ ਦੀ ਆਖਰੀ ਮਿਤੀ : ਟੈਂਡਰ ਜਮਾ ਕਰਵਾਉਣ ਦੀ ਮਿਤੀ:

07.11.2025 ਸਮਾਂ 13:00 ਵਜੇ

ਥਾਨ : ਲਧਿਆਣਾ ਮਿਤੀ: ਅਕਤੂਬਰ 23, 2025

CMYB

ਗਗਨ ਬਹਿਣੀਵਾਲ ਵੀ ਮੌਜੂਦ ਸਨ।

ਧਾਲੀਵਾਲ, ਅਵਤਾਰ ਸਿੰਘ, ਕਰਨ

ਸਿੰਘ, ਕਲਦੀਪ ਸਿੰਘ, ਗਰਾ ਸਿੰਘ

ਮੈਂਬਰ, ਹੈਪੀ, ਅਸ਼ੋਕ ਕੁਮਾਰ ਅਤੇ

Vardhmān ਵਰਧਮਾਨ ਟੈਕਸਟਾਈਲਜ਼ ਲਿਮਟਿਡ ਸੀਆਈਐਨ: L17111PB1973PLC003345,

ਵੋਨ ਨੂੰ, 91-161-2228943-48, ਫੈਕਸ ਨੂੰ: 91-161-2601048

ਵੈਬਸਾਈਟ: www.vardhman.com, ਈਮੇਲ: secretarial.lud@vardhman.com

ਮਿਤੀ 30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਅਤੇ ਛਿਮਾਹੀ ਖਾਤਮੇ ਦੇ ਕਨਸੋਲੇਟੀਡ ਅਣਪੜਤਾਲੇ ਵਿੱਤੀ ਨਤੀਜੇ

							(ਰੁ: ਕਰੋੜਾਂ ਵਿ
ਲੜੀ ਨੇ.	ਵੇਰਵੇ	ਤਿਮਾਹੀ ਖਾਤਮਾ 30 ਸਤੰਬਰ, 2025	ਤਿਮਾਹੀ ਖਾਤਮਾ 30 ਜੂਨ, 2025	ਤਿਮਾਹੀ ਖਾਤਮਾ 30 ਸਤੰਬਰ, 2024	ਛਿਮਾਹੀ ਖਾਤਮਾ 30 ਸਤੰਬਰ, 2025	ਛਿਮਾਹੀ ਖਾਤਮਾ 30 ਸਤੰਬਰ, 2024	ਸਾਲ ਖਾਤਮਾ 31 ਮਾਰਚ, 2025
		ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਪੜਤਾਲੇ
1	ਕਾਰੋਬਾਰ ਤੋਂ ਕੁੱਲ ਆਮਦਨ	2,516.88	2,455.96	2,583.99	4,972.84	4,958.60	10,120.84
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਅਨਿਯੰਤਰਿਤ ਬਿਆਜ ਅਤੇ ਸਹਿਯੋਗੀ ਅਤੇ ਅਸਾਧਾਰਨ ਮੁੱਦਾਂ ਦੇ ਲਾਭ/(ਘਾਟਾ) ਤੋਂ ਪਹਿਲਾਂ)	236.52	264.05	279.26	500.57	578.53	1,120.51
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, ਅਨਿਯੰਤਰਿਤ ਬਿਆਜ ਅਤੇ ਸਹਿਯੋਗੀ ਦੇ ਲਾਭ/ (ਘਾਟਾ) ਤੋਂ ਪਹਿਲਾਂ (ਅਸਾਧਾਰਨ ਮੁੱਦਾਂ ਤੋਂ ਬਾਅਦ)	236.52	264.05	279.26	500.57	578.53	1,120.51
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, ਅਨਿਯੰਤਰਿਤ ਬਿਆਜ ਅਤੇ ਸਹਿਯੋਗੀ ਦੇ ਲਾਭ/ (ਘਾਟਾ) ਤੋਂ ਬਾਅਦ (ਅਸਾਧਾਰਨ ਮੁੱਦਾਂ ਤੋਂ ਬਾਅਦ)	187.03	207.17	196.84	394.20	435.35	883.27
5	ਕੁੱਲ ਵਿਆਪਕ ਆਮਦਨ/ (ਖਰਚਾ) ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ/(ਖਰਚਾ) (ਟੈਕਸ ਤੋਂ ਬਾਅਦ))	188.74	207.15	196.84	395.69	435.37	864.13
6	ਅਦਾ ਕੀਤੀ ਸੁਨਿਤੀ ਸ਼ੇਅਰ ਪੂੰਜੀ	56.91	56.91	56.90	56.91	56.90	56.90
7	ਰਾਖਵੇਂ (ਮੁਲਾਂਕਣ ਰਾਖਵੇਂ ਅਤੇ ਅਨਿਯੰਤਰਿਤ ਬਿਆਜ ਨੂੰ ਛੱਡ ਕੇ)	10,098.43	10,050.23	9,368.66	10,098.43	9,368.66	9,839.12
8	ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ	6.57	7.28	6.92	13.85	15.30	31.05
	2. ਡਲੁਟਿਡ	6.57	7.28	6.92	13.85	15.30	31.05

ਉਪਰੋਕਤ ਦਰਸਾਏ ਅੰਕੜੇ ਸੇਬੀ (ਲਿਸਟਿੰਗ ਓਬਲੀਗੇਸਨ ਐਂਡ ਡਿਸਕਲੇਜਰ ਰਿਕਆਰਮੈਂਟਸ) ਰੈਗਲੇਸਨ 2015 ਦੇ ਰੈਗਲੇਸਨ 33 ਤਹਿਤ ਸਟਾਕ ਮੈਕਸਚੇਜ ਵਿਖੇ ਦਰਸ਼ਾਏ ਗਏ ਤਿਮਾਹੀ ਅਤੇ ਛਿਮਾਹੀ ਵਿੱਤੀ ਨਤੀਜਿਆਂ ਦਾ ਸਾਰ ਹਨ। ਤਿਮਾਹੀ ਅਤੇ ਛਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਇਟ ਜੇ ਕਿ www.bseindia.com ਤੇ www.nseindia.com ਤੇ ਕੈਪਨੀ ਦੀ ਵੈਬਸਾਇਟ

www.vardhman.com 'ਤੇ ਉਪਲੱਬਧ ਹੈ। . ਇਹ ਵਿੱਤੀ ਨਤੀਜੇ ਕੈਪਨੀਜ਼ ਐਕਟ 2013 ਦੀ ਧਾਰਾ 133 ਜਿਸ ਨੂੰ ਸਬੰਧਤ ਨਿਯਮਾਂ ਨਾਲ ਪੜ੍ਹਿਆ ਜਾਵੇ ਤਹਿਤ ਦਰਸਾਏ ਇੰਡੀਅਨ

ਅਕਾਊਟਿੰਗ ਸਟੈਂਡਰਡ (ਆਈਐਨਡੀ ਏਐਸ) ਤਹਿਤ ਤਿਆਰ ਕੀਤੇ ਗਏ ਹਨ। ਸਮਾਨ ਟੈਕਸਟਾਈਲ ਲਿਪਟਿਤ ਹੈ ਵਿੱਚੀ ਨਜੀਹੇ (ਸਟੈਤਲੋਨ ਹਾਣਕਾਰੀ) :

well -	ਤਿਮਾਹੀ	ਤਿਮਾਹੀ	ਤਿਮਾਹੀ	ਛਿਮਾਹੀ	ਛਿਮਾਹੀ	সন্ত
^{ਕ਼ੀ} ਵੇਰਵੇ	ਖਾਤਮਾ 30 ਸਤੰਬਰ,	ਖਾਤਮਾ 30 ਜੂਨ, 2025	ਖਾਤਮਾ 30 ਸਤੰਬਰ, 2024	ਖਾਤਮਾ 30 ਸਤੰਬਰ, 2025	ਖਾਤਮਾ 30 ਸਤੰਬਰ, 2024	ਖਾਤਮਾ 31 ਮਾਰਚ, 2025
	2025					
	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਪੜਤਾਲੇ
ਕਾਰੋਬਾਰ ਤੋਂ ਕੁੱਲ ਆਮਦਨ	2,468.13	2,414.07	2,564.88	4,882.20	4,899.95	9,954.68
ਟੈਕਸ ਤੋਂ ਪਹਿਲਾਂ ਲਾਭ	249.25	266.05	308.60	515.30	603.73	1,149.69
ਟੈਕਸ ਤੋਂ ਬਾਅਦ ਸ਼ੁੱਧ ਲਾਭ	189.39	201.62	219.64	391.01	446.54	879.07
ਕੁਲ ਵਿਆਪਕ ਆਮਦਨ/(ਖਰਚਾ)	191.11	201.62	219.64	392.73	446.54	880.05

ਉਪਰੋਕਤ ਵਿਤੀ ਨਤੀਜੇ ਸਮੇਤ ਸਟੇਚੂਰੀ ਆਡੀਟਰਾਂ ਦੀ ਲਿਮਟਿਡ ਰੀਵਿਉ ਰਿਪੋਰਟ ਹੇਠ ਕੁਵਿਕ ਰਿਸਪੇਂਸ ਕੋਡ ਨੂੰ ਸਕੈਨ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ

ਲਈ ਵਰਧਮਾਨ ਟੈਕਸਟਾਈਲਜ਼ ਲਿਮਟਿਡ ਐਸ.ਪੀ. ਓਸਵਾਲ

ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਹੜ੍ਹਾਂ ਦੀ ਮਾਰ ਕਾਰਣ ਬਦਰੰਗ ਹੋਏ ਤੇ ਸਿੰਘ, ਆਦਿ ਮੌਜੂਦ ਸਨ।

ਜਾਣਕਾਰੀ ਸਾਂਝੀ ਕੀਤੀ।ਉਹਨਾਂ ਪਰਾਲੀ ਪ੍ਰਬੰਧਨ ਲਈ ਯੂਨੀਵਰਸਿਟੀ ਵੱਲੋਂ

ਸਿਫਾਰਸ਼ ਵੱਖ-ਵੱਖ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਡਾ.ਗਰਵਿਦੰਰ ਸਿੰਘ, ਸਹਾਇਕ ਪੋਫੈਸਰ, ਪਸਾਰ ਸਿੱਖਿਆ ਨੇ ਮੌਸਮੀ ਤਬਦੀਲੀ ਨਾਲ ਖੇਤੀਬਾੜੀ ਉਪਰ ਪੈਣ ਵਾਲੇ ਮਾੜੇ ਅਸਰ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਲਈ ਨੁਕਤੇ ਸਾਂਝੇ ਕੀਤੇ। ਡਾ ਸੁਖਚੈਣ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਕਿਸਾਨਾਂ ਲਈ ਚੱਲ ਰਹਿਆਂ ਵੱਖ-ਵੱਖ ਸਕੀਮਾਂ ਅਤੇ ਸਹਲਤਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਮੰਚ ਦੀ ਕਾਰਵਾਈ ਚਲਾਉਂਦਿਆਂ ਡਾ.ਗੁਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਕੈਂਪ ਵਿੱਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਕੈਂਪ ਵਿਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਅਤੇ ਹੋਰ ਖੇਤੀ ਮਸਲਿਆਂ ਸੰਬੰਧੀ ਸਵਾਲ ਕੀਤੇ

ਗਏ ਅਤੇ ਮਾਹਿਰਾਂ ਵੱਲੋਂ ਮੌਕੇ 'ਤੇ

ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਗਏ।

ਤਲਵੰਡੀ ਸਾਬੋ/23 ਅਕਤੂਬਰ : ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ

ਝੋਨੇ ਦੀ ਫਸਲ ਦੀ ਆਮਦ ਬਹੁਤ ਤੇਜ ਹੋ ਗਈ ਹੈ। ਮੰਡੀਆਂ ਵਿੱਚ ਝੋਨੇ ਦੀ ਫਸਲ ਦੇ ਵੱਡੇ ਵੱਡੇ ਢੇਰ ਲੱਗੇ ਹੋਏ

ਏਜ਼ੰਸੀਆਂ ਦੇ ਅਧਿਕਾਰੀ ਤੇ ਆੜ੍ਹਤੀ

ਦਿੱਤਾ। ਉਹਨਾਂ ਅਧਿਕਾਰੀਆਂ ਨੂੰ ਵੀ

ਬਾ-ਅਦਾਤਲ ਸਹਾਇਕ ਕੁਲੈਕਟਰ ਦਰਜਾ ਪਹਿਲਾ ਦਰਜਾ ਪਹਿਲਾ ਕਮ ਨਾਇਬ ਤਹਿਸੀਲਦਾਰ ਭਵਾਨੀਗੜ੍ਹ। ਬਰ 2269/ਰੀਡਰ-2 ਸਿੰਤੀ: 17.10.202 ਕਬਸੀਮ ਕੇਸ਼, ਮਿਸਲ ਨੰ. 836, ਪੰਜੀ 23.10.2025 ਨ੍ਰਵਾਨ ਕੇਸ- 1. ਬਲਜੀਤ ਸਿੰਘ ਪੁੱਤਰ ਗੁਰਦਿਆਨ ਸਿੰ ਨਾਮ ਬਪਰੀਬ ਸਿੰਘ ਵਾਸੀ ਬਾਸੀਅਰਖ ਤਹਿ: ਭਵਾਨੀਗੜ੍ ਲਾ ਰੋਸਟਰ ਹ

ਸੀਅਰਖ ਤਹਿ. ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਇਸ ਕੇਸ ਦਾਲਤ ਵਿੱਚ ਪੈਂਡਿੰਗ ਹੈ, ਜਿਸ ਦੀ ਤਾਰੀਖ ਪੇਸ਼ੀ ਮਿਤੀ ਭ.10.2025 ਤਲਬੀ ਲਈ ਮੁਕੱਰਰ ਹੈ। ਹੇਠ ਦਰਜ ਧਿਰਾਂ ਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਉਪਰੌਕਤ ਖੇਵਣਾ । ਕਸੀਮ ਹੋਣ ਸਬੰਧੀ ਕਿਸੇ ਧਿਰ ਨੂੰ ਕੋਈ ਇਤਰਾਜ ਹੈ । ਸ਼ਤਿਹਾਰ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਇ ਦਾਲਤ ਵਿੱਚ ਆਪਣਾ ਇਤਰਾਜ/ਜਵਾਬ ਪੱਖ/ਪ੍ਰੇਸ਼ ਕਰ ਸਕ

, ਸਹਾਇਕ ਕੁਲੈਕਟਰ ਦਰਜਾ ਪਹਿਣ

ਬਰ 751 ਖਤੌਨੀ ਨੰਬਰ 1302 ਤਾ 1305 ਜਮਾਬੰਦੀ ਸਾਲ 020–21 ਵਾਕਿਆ ਰਕਬਾ ਪਿੰਡ ਕੌਟ ਫੱਤਾ ਤਹਿ: ਵਾ ਜ਼ਿਲ੍ਹ

ਸਹਾਇਕ ਕਲੈਕਟਰ ਦਰਜਾ-ਅਵੱਲ-ਕਮ

Regd. Office: PSEB Head Office, The Mall Patiala-147001 Corporate Identity Number U40109PP20SGC033813 ਟੈਂਡਰ ਇਨਕੁਆਰੀ ਨੰ: 09/2025-26

ਗੱਡੀ 4 ਸਾਲ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ) 06.11.2025 ਸਮਾਂ 11:00 ਤੱਰ 07.11.2025 ਸਮਾਂ 12:30 ਤੱਕ

ਹੋਟ : ਟੈਂਡਰ ਦੀਆਂ ਸਪੈਸੀਫੀਕੇਸ਼ਨਾਂ ਅਤੇ ਸ਼ਰਤਾਂ ਪੀ.ਐਸ.ਪੀ.ਸੀ.ਐਲ. ਦੀ ਵੈਬਸਾਈਟ (www.pspcl.in) ਤੋਂ ਡਾਉਨਲੋਡ ਕੀਤੀਆਂ ਜਾ ਸਕਦੀਆਂ ਹਨ। ਜੇਕਰ ਕੋਈ ਕੋਰੀਜੈਡਅਮ

ਟੈਂਡਰ ਖੋਲਣ ਦੀ ਮਿਤੀ: ਹੋਇਆ ਤਾਂ ਉਹ ਅਖ਼ਬਾਰ ਵਿੱਚ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਅਪਡੇਟ

ਲਈ ਪੀ.ਐਸ.ਪੀ.ਸੀ.ਐਲ. ਦੀ ਵੈਬਸਾਇਟ *'ਤੇ* ਲਗਾਤਾਰ ਦੇਖਿਆ ਜਾਵੇ।

ਇਸ ਮੌਕੇ ਲੰਗਰ ਅਤੇ ਰਿਫਰੈਸ਼ਮੈਂਟ ਦਾ

ਹਨ। ਇਸ ਵਾਰ ਵਿਗੜੇ ਹੋਏ ਮੌਸਮ ਦੇ ਕਿਹਾ ਕਿ ਕਿਸੇ ਕਿਸਾਨ ਦੀ ਫਸਲ ਨੂੰ ਚੱਲਦਿਆਂ ਝੋਨੇ ਵਿੱਚ ਨਮੀ ਦੀ ਮਾਤਰਾ

ਜਿਆਦਾ ਹੋ ਗਈ ਹੈ। ਜਿਆਦਾ ਨਮੀ ਵਾਲੇ ਝੋਨੇ ਦੀ ਖਰੀਦ ਵਿੱਚ ਦੇਰੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰਲਣਾ ਪੈ ਰਿਹਾ ਹੈ। ਕਿਸਾਨਾਂ ਦੀਆਂ ਉਕਤ ਮੁਸ਼ਕਿਲਾਂ ਜਾਨਣ ਲਈ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਭਰਾ ਉਦੇਵੀਰ ਸਿੰਘ ਜਗ ?ਹਾ ਰਾਮ ਤੀਰਥ ਨੇ ਅੱਜ ਤਲਵੰਡੀ ਸਾਬੋ ਦੀਆਂ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਾਰੇ ਜਾਣਕਾਰੀ ਪਾਪਤ ਕੀਤੀ ਅਤੇ ਇਹਨਾਂ ਮਸ਼ਕਿਲਾਂ

ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਬਾਅਦ ਆਪਣੇ ਖੇਤ ਵਿੱਚ ਪਰਾਲੀ ਨੰ ਅੱਗ ਨਹੀਂ ਲਗਾ ਰਹੇ। ਉਨ੍ਹਾਂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਤਿਆਰ ਕੀਤੀਆਂ ਵੱਖ ਵੱਖ ਮਸ਼ੀਨਾਂ ਸਫਲਤਾ ਪੂਰਵਕ ਕੰਮ ਕਰ ਰਹੀਆਂ

ਹਨ।ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਅਜਿਹਾ ਨਾ ਕਰਨ ਲਈ ਪ੍ਰੇਰਿਤ ਕਰ ਚਾਨੀ (ਸਟੇਟ ਐਵਾਰਡੀ) ਦੀ ਅਗਵਾਈ ਹੇਠ ਰਹੇ ਹਨ। ਬਠਿੰਡੇ ਜਿਲਾ ਦੇ ਸਟੇਟ ਚਾਨੀ ਐਗਰੋ ਸਿਰੀਏਵਾਲਾ ਵੱਲੋਂ ਦਾ ਤਿਆਰ ਅਦਾਨਤ ਵਿੱਚ ਆਪਣਾ ਇਤਰਾਜ਼ਮਾਵਾਬ ਪੱਖ/ਪੱਸ ਕਰ ਸਕਦ ਹੈ। ਹਾਜ਼ਕ ਅਦਾਨਤ ਨਾ ਆਉਣ ਦੀ ਸੂਤਰ ਵਿੱਚ ਆਪ ਦੇ ਦੇਵੁੱਧ ਇਕ ਤਰਭਾ ਅਮਨ ਵਿੱਚ ਨਿਆਦੀ ਜਾਵੇਗੀ। ਤਕਸੀ-ਸ਼ੋਸ਼ ਦੀ ਕਾਰਵਾਈ ਅੱਗੇ ਚਲਾਈ ਜਾਵੇਗੀ। 1. ਬਘੀਰਬ ਸਿੰਘ 2. ਧੀਰਸ ਸਿੰਘ ਪੁੱਤਰਾਨ ਗੁਰਦਿਆਨ ਸਿੰਘ, 3. ਗਨਦੀਪ ਕੈਂਟ ਪੁੱਤਰੀ, 4. ਚਰਨਜੀਤ ਕੌਰ ਵਿਧਾਵਾ ਜਸਵੇਤ ਸਿੰਘ ਪੁੱਤਰ ਗੁਰਦਿਆਨ ਸਿੰਘ, 5. ਸਰਬਜੀਤ ਕਰ ਉਰਫ ਸ਼ਗਨਪਰੀਤ ਕੈਂਟ ਵਧਵਾ ਵਰਿੰਦਰ ਸਿੰਘ, 6. ਗੁਰਜੀਤ ਸਿੰਘ, 7. ਹਰਜੀਤ ਸਿੰਘ ਪੁੱਤਰਾਨ ਧੀਰਜ ਸਿੰਘ ਵਾਸੀਆਨ ਪਿੰਡ ਬਾਸੀਅਰਖ ਤਹਿ ਭਾਰਨੀਗਤ ਵਿਕਾਸ ਸੰਗਰਸ਼। ਐਵਾਡਰੀ ਅਤੇ ਵਾਤਾਵਰਨ ਪ੍ਰੇਮੀ ਕੀਤਾ ਗਿਆ ਚਾਨੀ ਪੈਡੀ ਚੌਪਰ ਸਰੈਂਡਰ ਸੀਡਰ ਇਹ ਸੂਪਰ ਸੀਡਰ ਹਾਰਵੈਸਟਰ ਕੰਬਾਈਨ ਰੋਟਾਵੇਟਰ ਜ਼ੀਰੋ ਡਰਿਲ ਅਤੇ ਹੋਰ ਉਤਪਾਦਾਂ ਬਣਾਏ ਜਾਂਦੇ ਹਨ । ਝੋਨੇ ਦੀ ਪਰਾਲੀ ਦੀ ਸੁਚੱਜੀ

ਕਮ-ਨਾਇਬ ਤਹਿਸੀਲਦਾਰ, ਭਵਾਨੀਗੜ੍ਹ

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਅੱਵਲ-ਕਮ-ਨਾਇਬ ਤਹਿਸੀਲਦਾਰ, ਬਠਿੰਡਾ।

ਅਜ ਮਿਤੀ : 17.10.2025 ਨੂੰ ਦਸਤਖਤਾ ਅਤੇ ਮੋਹਰ ਅਜ ਮਿਤੀ : 17.10.2025 ਨੂੰ ਦਸਤਖਤਾ ਅਤੇ ਮੋਹਰ ਅਦਾਲਤ ਹੇਠ ਜਾਰੀ ਹੋਇਆ।

C753/25